

ha-o an-din har naam keertan kara-o

<p>੨੧੬ ਗੁਰੂ ਅੰਗਦੇਵੀ ੧੬ ਕੀ ੨ ਮਹਲਾ ੪ ਸੁਧੰਗ (369-12)</p>	<p>raag aasaavaree ghar 16 kay 2 mehlaa 4 suDhang</p>	<p>Raag Aasaavaree, 2 Of Sixteenth House, Fourth Mehl, Sudhang:</p>
<p>ਹੈ ਅਨਿਦੁ ਹਿਰ ਨਾਮੁ ਕੀਰਨੁ ਕਰੈ]</p>	<p>ha-o an-din har naam keertan kara-o.</p>	<p>Night and day, I sing the Kirtan, the Praises of the Name of the Lord.</p>
<p>ਸਿਗਰਿ ਮੋ ਕਾਹਿਰਿ ਨਾਮੁ ਬਕਿਐ ਅਹੈ ਹਿਰਿ ਭਨੈ ਕਨੈ ਪਲੈ ਰਿਹੈ ਨਾ ਸਕੈ] 1 ਰਹੈ]</p>	<p>satgur mo ka-o har naam bataa-iaa ha-o har bin khin pal reh na saka-o. 1 rahaa-o.</p>	<p>The True Guru has revealed to me the Name of the Lord; without the Lord, I cannot live, for a moment, even an instant. 1 Pause </p>
<p>ਮਰੈ ਸਰਬੁ ਖੁਸਿ ਮਰੈ ਹਿਰਿ ਕੀਰਨੁ ਹੈ ਹਿਰਿ ਭਨੈ ਰਿਹੈ ਨਾ ਸਕੈ ਹੈ ਏਕੈ ਕਨੈ]</p>	<p>hamrai sarvan simran har keertan ha-o har bin reh na saka-o ha-o ik khin.</p>	<p>My ears hear the Lord's Kirtan, and I contemplate Him; without the Lord, I cannot live, even for an instant.</p>
<p>ਜੈ ਚਿਹੈ ਸਰਬੁ ਭਨੈ ਰਿਹੈ ਨਾ ਸਕੈ ਚਿਹੈ ਜੈ ਨੈ ਕੈ ਰਹੈ ਚਿਹੈ ਸੇਵੈ ਭਨੈ] 1]</p>	<p>jaisay hans sarvar bin reh na sakai chisay har jan ki-o rahai har sayvaa bin. 1 </p>	<p>As the swan cannot live without the lake, how can the Lord's slave live without serving Him? 1 </p>
<p>ਇਨਹੈ ਪ੍ਰੀਤਿ ਲੈ ਵੈ ਦਿਐ ਬਿਐ ਚਿਦ ਚਿਦਿ ਇਨਹੈ ਪ੍ਰੀਤਿ ਲੈ ਵੈ ਮੈ ਅਪਮਾਨ]</p>	<p>kinhoo^N pareet laa-ee doojaa bhaa-o rid Dhaar kinhoo^N pareet laa-ee moh apmaan.</p>	<p>Some enshrine love for duality in their hearts, and some pledge love for worldly attachments and ego.</p>
<p>ਹਿਰਿ ਜੈ ਨੈ ਪ੍ਰੀਤਿ ਲੈ ਵੈ ਹਿਰਿ ਚਿਰ ਬਿਖ ਪਦੈ ਨੈ ਚਿਰਿ ਹਿਰਿ ਚਿਰਿ ਭਗਵਾਨ] 2] 14] 66]</p>	<p>har jan pareet laa-ee har nirbaan pad naanak simrat har har bhagvaan. 2 14 66 </p>	<p>The Lord's servant embraces love for the Lord and the state of Nirvaanaa; Nanak contemplates the Lord, the Lord God. 2 14 66 </p>